

RRU ਅਤੇ EM ਸੈਂਟਰਾਂ ਦੀ ਵੈੱਬਸਾਈਟ ਤੇ ਤਫਾਨ ਸੰਬੰਧੀ ਸੁਨੇਹਾ

ਤੇਜ਼ ਚੱਕਰਵਾਤ ਸਕਿੰਟਾਂ ਦੀ ਚੇਤਾਵਨੀ ਹੋਣ ਤੇ ਸਾਵਧਾਨੀ ਵਾਲੇ ਉਪਾਅ

ਜਿਵੇਂ ਕਿ ਸੁਪਰ ਤੂਫਾਨ ਮੰਗਖੂਟ ਹਾਂਗ ਕਾਂਗ ਦੇ ਨੇੜੇ ਆ ਰਿਹਾ ਹੈ ਅਤੇ ਜਿਸ ਨਾਲ ਮੌਸਮ ਖਰਾਬ ਹੋ ਸਕਦਾ ਹੈ, ਗ੍ਰਹਿ ਮੰਤਰਾਲੇ ਵਿਭਾਗ ਘੱਟ ਗਿਣਤੀ (EM) ਕਮਿਊਨਿਟੀ ਨੂੰ ਚੇਤਾਵਨੀ ਦਿਵਾਉਣਾ ਚਾਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਵਲੋਂ ਤੇਜ਼ ਚੱਕਰਵਾਤ ਸਕਿੰਟਾਂ ਦੀ ਚੇਤਾਵਨੀ ਜਾਰੀ ਹੋਵੇ ਤਾਂ ਸਾਵਧਾਨੀ ਵਾਲੇ ਉਪਾਅ ਵਰਤਣ-

ਜਦੋਂ ਤੂਫਾਨ ਸਕਿੰਟ ਨੰ. 3 ਲਾਗੂ ਹੁੰਦਾ ਹੈ-

- (a) ਇਹ ਯਕੀਨੀ ਬਣਾਓ ਕਿ ਦੂਰ ਉੱਡਣ ਦੀ ਸੰਭਾਵਨਾ ਵਾਲੀਆਂ ਚੀਜ਼ਾਂ ਨੂੰ ਕਸਕੇ ਬੰਨਿਆ ਜਾਵੇ ਜਾਂ ਘਰਾਂ ਦੇ ਅੰਦਰ ਲਿਜਾਇਆ ਜਾਵੇ। ਉਪਰ ਟੰਗੀਆਂ ਹੋਈਆਂ ਚੀਜ਼ਾਂ ਅਤੇ ਘਰ ਤੋਂ ਬਾਹਰ ਆਰਜੀ ਤੌਰ ਤੇ ਰੱਖੀਆਂ ਚੀਜ਼ਾਂ ਨੂੰ ਕਸਕਿਆ ਜਾਵੇ ਜਾਂ ਜ਼ਮੀਨ 'ਤੇ ਪੱਕੀ ਤਰਾਂ ਰੱਖਿਆ ਜਾਵੇ;
- (b) ਨਿਕਾਸਾਂ ਵਿਚੋਂ ਪੱਤੇ ਅਤੇ ਕੂੜਾ ਸਾਫ਼ ਹੋਣੇ ਚਾਹੀਦੇ ਹਨ;
- (c) ਨੀਵੇਂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਹੜ੍ਹਾਂ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ। ਕੰਢੇ ਤੋਂ ਦੂਰ ਰਹੋ ਅਤੇ ਪਾਣੀ ਵਾਲੀਆਂ ਖੇਡਾਂ ਵਿਚ ਸ਼ਾਮਿਲ ਨਾ ਹੋਵੋ;
- (d) ਤੇਜ਼ ਚੱਕਰਵਾਤਾਂ ਬਾਰੇ ਜਾਣਕਾਰੀ ਲਈ ਰੇਡੀਓ ਸੁਣੋ, TV ਦੇਖੋ ਜਾਂ ਮੌਸਮ ਵਿਭਾਗ ਦੀ ਵੈੱਬਸਾਈਟ ਅਤੇ ਮੋਬਾਇਲ ਐਪ ਤੇ ਨਜ਼ਰ ਰੱਖੋ;

ਜਦੋਂ ਝੱਖੜ ਜਾਂ ਤੂਫਾਨ ਸਕਿੰਟ ਨੰ. 8 ਲਾਗੂ ਹੁੰਦਾ ਹੈ -

- (e) ਸਾਰੇ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਬੰਦ ਰੱਖੋ, ਜੇਕਰ ਹੋ ਸਕੇ ਤਾਂ ਮਜ਼ਬੂਤ ਸ਼ਟਰ ਅਤੇ ਗੇਟ ਲਗਾਓ। ਵੱਡੀਆਂ ਖਿੜਕੀਆਂ ਦੇ ਕੱਚ ਉੱਪਰ ਬਾਹਰੇ ਪਾਸਿਆਂ ਤੇ ਚਿਪਕਣ ਵਾਲੀ ਟੇਪ ਲਗਾਉਣਾ ਕੱਚ ਟੁੱਟਣ ਦੇ ਨੁਕਸਾਨ ਅਤੇ ਸੱਟ ਨੂੰ ਘੱਟਾ ਦੇਵੇਗਾ;
- (f) ਕਿਸੇ ਘਰ ਦੀਆਂ ਖਿੜਕੀਆਂ ਦੇ ਬਾਹਰਲੇ ਹਿੱਸੇ ਨੇੜੇ ਖੜ੍ਹੇ ਨਾ ਹੋਵੋ। ਜੇਕਰ ਖਿੜਕੀਆਂ ਟੁੱਟ ਜਾਣ ਤਾਂ ਸੁਨਿਸ਼ਚਤ ਕਰੋ ਕਿ ਪਨਾਹ ਲਈ ਕੋਈ ਸੁਰੱਖਿਅਤ ਜਗ੍ਹਾ ਹੈ;
- (g) ਨਿਆਨ ਚਿੰਨ੍ਹਾਂ ਦੇ ਮਾਲਕਾਂ ਨੂੰ ਚਿੰਨ੍ਹਾਂ ਦੀ ਬਿਜਲੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ;
- (h) ਕਾਰ ਸੁਰੱਖਿਅਤ ਜਗ੍ਹਾ ਤੇ ਪਾਰਕ ਕਰੋ;
- (i) ਤੂਫਾਨ ਦੇ ਕਾਰਨ, ਸਮੁੰਦਰੀ ਪਾਣੀ ਦੇ ਉਲਟ ਵਹਾਓ ਕਰਕੇ ਨੀਵੇਂ ਇਲਾਕਿਆਂ ਵਿਚ ਗੰਭੀਰ ਹੜ੍ਹ ਆ ਸਕਦਾ ਹੈ। ਸੰਭਾਵਿਤ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਪ੍ਰਹੇਜ਼ ਕਰੋ ਅਤੇ ਖਤਰਨਾਕ ਸਥਾਨਾਂ ਤੋਂ ਦੂਰ ਰਹੋ;

(j) ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ ਤਾਂ ਗਲੀ ਵਿੱਚ ਠਹਿਰਣ ਤੋਂ ਪ੍ਰਹੇਜ਼ ਕਰੋ ਅਤੇ ਜਿੰਨੀ ਛੇਤੀ ਹੋ ਸਕੇ ਘਰ ਵਾਪਿਸ ਜਾਓ;

ਜਦੋਂ ਝੱਖੜ ਵਧ ਜਾਵੇ ਜਾਂ ਤੁਫਾਨ ਸੰਕੇਤ ਨੰ. 9 ਅਤੇ ਤੁਫਾਨ ਸੰਕੇਤ ਨੰ. 10 ਲਾਗੂ ਹੁੰਦੇ ਹਨ—

(k) ਘਰ ਦੇ ਅੰਦਰ ਰਹੋ। ਜੇ ਸੁਰੱਖਿਆ ਜਗ੍ਹਾ ਤੇ ਹੋ, ਤਾਂ ਉਸੇ ਜਗ੍ਹਾ ਤੇ ਰਹੋ। ਬਿਜਲੀ ਦੀਆਂ ਉਹਨਾਂ ਤਾਰਾਂ ਨੂੰ ਨਾ ਛੂਹੋ ਜੋ ਖਰਾਬ ਹੋ ਗਈਆਂ ਹਨ;

(l) ਖਿੜਕੀਆਂ ਅਤੇ ਦਰਵਾਜ਼ਿਆਂ ਦੇ ਬਾਹਰਲੇ ਹਿੱਸੇ ਤੋਂ ਦੂਰ ਰਹੋ। ਸੁਨਿਸ਼ਚਤ ਕਰੋ ਕਿ ਪਨਾਹ ਲਈ ਕੋਈ ਸੁਰੱਖਿਅਤ ਜਗ੍ਹਾ ਹੈ। ਕਿਸੇ ਨੂੰ ਟੁੱਟੀਆਂ ਖਿੜਕੀਆਂ ਅਤੇ ਦਰਵਾਜ਼ੇ ਨੂੰ ਉਦੋਂ ਹੀ ਠੀਕ ਕਰਨਾ ਚਾਹੀਦਾ ਹੈ ਜਦੋਂ ਅਜਿਹਾ ਕਰਨ ਵਿਚ ਕੋਈ ਖਤਰਾ ਨਹੀਂ;

(m) ਬਾਹਰ ਰਹਿ ਰਹੇ ਲੋਕਾਂ ਨੂੰ ਹੁਣ ਸੁਰੱਖਿਅਤ ਜਗ੍ਹਾ ਲੱਭਣੀ ਚਾਹੀਦੀ ਹੈ ਅਤੇ ਖਤਰੇ ਦੇ ਖਤਮ ਹੋਣ ਤੱਕ ਉੱਥੇ ਹੀ ਰਹਿਣਾ ਚਾਹੀਦਾ ਹੈ; ਅਤੇ

(n) ਜਿਥੇ ਕੋਈ ਸੁਰੱਖਿਅਤ ਹੈ ਉੱਥੇ ਹੀ ਰਹੋ ਅਤੇ ਵਿਨਾਸ਼ਕਾਰੀ ਹਵਾਵਾਂ ਅਤੇ ਹਵਾ ਦੀਆਂ ਦਿਸ਼ਾਵਾਂ ਵਿਚ ਤਬਦੀਲੀ ਹੋਣ ਦੀ ਸਥਿਤੀ ਲਈ ਤਿਆਰ ਰਹੋ..

2. ਨਿਵਾਸੀ ਜ਼ਿਆਦਾ ਉਚਿਤ ਜਾਣਕਾਰੀ ਲਈ ਮੌਸਮ ਵਿਭਾਗ ਦੀ ਵੈਬਸਾਈਟ ਨੂੰ ਵੇਖ ਸਕਦੇ ਹਨ –

<http://www.hko.gov.hk/informtc/precaution.htm>

3. ਅਸੀਂ ਤੁਹਾਨੂੰ ਉਪਰੋਕਤ ਜਾਣਕਾਰੀ ਦਾ EM ਕਮਿਊਨਿਟੀ ਵਿਚ ਪ੍ਰਸਾਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ। EM ਕਮਿਊਨਿਟੀ ਨੂੰ ਇਹ ਵੀ ਯਾਦ ਦਿਵਾਇਆ ਜਾਂਦਾ ਹੈ ਕਿ ਮੌਸਮ ਵਿਭਾਗ ਤੋਂ ਤੇਜ਼ ਚੱਕਰਵਾਤ ਦੀ ਤਾਜ਼ਾ ਜਾਣਕਾਰੀ ਵੱਲ ਧਿਆਨ ਦੇਣ ਅਤੇ ਸਾਵਧਾਨੀ ਪੂਰਵਕ ਕਦਮ ਚੁੱਕਣ।

4. ਜਦੋਂ ਤੇਜ਼ ਚੱਕਰਵਾਤ ਚੇਤਾਵਨੀ ਸੰਕੇਤ ਨੰ.8 ਜਾਂ ਇਸ ਤੋਂ ਉੱਪਰ ਚੱਲ ਰਹੇ ਹੋਣ, ਤਾਂ ਜਰੂਰਤਮੰਦਾਂ ਲਈ ਅਸਥਾਈ ਸ਼ੈਲਟਰ ਖੋਲ੍ਹੋ ਜਾਣਗੇ। ਆਰਜ਼ੀ ਸ਼ੈਲਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਹੈ –

https://www.had.gov.hk/en/public_services/emergency_services/emergency.htm

5. ਜਦੋਂ ਤੇਜ਼ ਚੱਕਰਵਾਤ ਚੇਤਾਵਨੀ ਸੰਕੇਤ ਨੰ.8 ਜਾਂ ਇਸ ਤੋਂ ਉੱਪਰ ਚੱਲ ਰਹੇ ਹੋਣ ਤਾਂ HAD ਦੀ ਐਮਰਜੈਂਸੀ ਰਾਹਤ ਸੇਵਾ ਬਾਰੇ ਵਧੇਰੇ ਜਾਣਕਾਰੀ ਲਈ, ਕ੍ਰਿਪਾ ਕਰਕੇ ਸਾਡੀ ਐਮਰਜੈਂਸੀ ਹੋਟਲਾਈਨ ਨੂੰ 2835 1473 'ਤੇ ਕਾਲ ਕਰੋ। ਵਿਆਖਿਆ ਸੇਵਾ ਲਈ CHEER ਸੈਂਟਰ ਦੀ ਹੋਟਲਾਈਨ 3755 6811/3755 6822/3755 6833 ਚਾਲੂ ਰਹੇਗੀ।

ਰੇਸ ਰੀਲੇਸ਼ਨਜ਼ ਯੂਨਿਟ

ਗ੍ਰਹਿ ਮੰਤਰਾਲੇ ਵਿਭਾਗ